

3 John

ਯੂਹੰਨਾ ਦੀ ਤੀਸਰੀ ਖੱਤਰੀ

ਭੂਮਿਕਾ

ਯੂਹੰਨਾ ਦੀ ਤੀਸਰੀ ਖੱਤਰੀ “ਬਚੁਰਗ” ਦੇ ਵੱਲੋਂ ਕਲੀਮਿਆ ਦੇ ਇੱਕ ਆਗੂ ਗਾਕੁਮ ਨੂੰ ਲਿਖੀ ਗਈ ਸੀ । ਲੇਖਕ ਗਾਕੁਮ ਦੀ ਇਮ ਲਈ ਬਹੁਤ ਵਡਿਆਈ ਕਰਦਾ ਹੈ ਕਿਉਂਕਿ ਉਹ ਦੂਸਰੇ ਮਸੀਹੀਆਂ ਦੀ ਬਹੁਤ ਮਗਾਇਤਾ ਕਰਦਾ ਹੈ, ਅਤੇ ਨਾਲ ਦਿਕ੍ਰਿਸਟੋਮ ਨਾਮ ਦੇ ਇੱਕ ਵਿਕਾਰਤੀ ਤੋਂ ਸਾਵਯਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ ।

ਮੁੱਖ-ਰੋਕਾ:

ਭੂਮਿਕਾ 1-4

ਗਾਕੁਮ ਦੀ ਵਡਿਆਈ 5-8

ਦਿਕ੍ਰਿਸਟੋਮ ਦੇ ਬਾਰੇ ਚਿਤਾਵਨੀ 9, 10

ਦਿਮੋਤਿਕੁਮ ਨੂੰ ਮਲਾਗੁਣਾ 11, 12

ਸਿੱਟਾ 13-15

ਨਮਸਕਾਰ

1 ਕਲੀਮਿਆ ਦਾ ਬਚੁਰਗ, ਅੱਗੇ ਯੋਗ ਖਿਆਰੇ ਗਾਕੁਮ ਨੂੰ ਜਿਸ ਨੂੰ ਮੈਂ ਮੁੱਖ-ਮੁੱਖ ਖਿਆਰ ਮੁੱਖਦਾ ਹਾਂ ।

2 ਖਿਆਰਿਆ, ਮੈਂ ਇਹ ਖਰਾਬਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਮੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਮੁੱਖ-ਸਾਂਦ ਨਾਲ ਅਤੇ ਤੰਦਰੁਮਤ ਰਹੇਂ ।

3 ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ । 4 ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੇ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ ।

ਗਾਕੁਮ ਦੀ ਵਡਿਆਈ

4 ਖਿਆਰਿਆ, ਜੇ ਸੇਵਾ ਤੂੰ ਭਰਾਵਾਂ ਅਤੇ ਖਰਦੇਸੀਆਂ ਨਾਲ ਕਰਦਾ ਹੈ, ਮੈਂ ਵਫ਼ਾਦਾਰੀ ਦਾ ਕੰਮ ਕਰਦਾ ਹੈ । 5 ਜਿਨ੍ਹਾਂ ਨੇ ਕਲੀਮਿਆ ਦੇ ਅੱਗੇ ਤੇਰੇ ਖਿਆਰ ਦੀ ਗਵਾਹੀ ਦਿੱਤੀ । ਜੇ ਤੂੰ ਉਹਨਾਂ ਨੂੰ ਅਗਾਹਾਂ ਖਰਚਾ ਦੇਵੇਂ, ਜਿਸ ਤਰ੍ਹਾਂ ਖਰਮੇਸੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਗਾ । 6 ਕਿਉਂ ਜੇ

ਉਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਆਤੇ ਧਰਾਈਆਂ ਕੰਮਾਂ ਤੋਂ ਕੁੱਝ ਨਹੀਂ ਲੈਂਦੇ । ੯ ਇਸ ਲਈ ਮਾਨੂੰ ਚਾਹੀਦਾ ਹੈ, ਜੋ ਇਹੋ ਜਿਹਿਆਂ ਦੀ ਧਰਾਗੁਣਚਾਰੀ ਕਰੀਏ ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ ।

ਦਿਖੁਤਿਰਫੇਸ ਆਤੇ ਦਿਖੇਤਿਰਖੁਸ

੯ ਮੈਂ ਕਲੀਮਿਯਾ ਨੂੰ ਕੁੱਝ ਲਿਖਿਆ ਮੀ ਧਰ ਦਿਖੁਤਿਰਫੇਸ ਜਿਹੜਾ ਉਹਨਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ, ਸਾਡੀ ਗੱਲ ਨਹੀਂ ਮੰਨਦਾ । ੧੦ ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ, ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਦੁਰਬਚਨ ਬੋਲਦਾ ਹੈ, ਆਤੇ ਐਨੇ ਨਾਲ ਹੀ ਰਾਜੀ ਨਹੀਂ ਹੁੰਦਾ ਧਰ ਨਾ ਤਾਂ ਆਖ ਭਰਾਵਾਂ ਦਾ ਆਦਰ ਕਰਦਾ ਆਤੇ ਜਿਹੜੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰੋਕਦਾ ਹੈ ਆਤੇ ਉਹਨਾਂ ਨੂੰ ਕਲੀਮਿਯਾ ਵਿੱਚੋਂ ਕੱਢ ਦਿੰਦਾ ਹੈ ! ੧੧ ਧਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਸੀਮ ਕਰ । ਜਿਹੜਾ ਭਲਾ ਕਰਦਾ ਹੈ ਉਹ ਧਰਮੇਸੁਰ ਤੋਂ ਹੈ । ਜਿਹੜਾ ਬੁਰਾ ਕਰਦਾ ਹੈ, ਉਹ ਨੇ ਧਰਮੇਸੁਰ ਨੂੰ ਨਹੀਂ ਵੇਖਿਆ ਹੈ । ੧੨ ਦਿਖੇਤਿਰਖੁਸ ਦੀ ਸਭਨਾਂ ਨੇ ਆਤੇ ਸਚਿਆਈ ਨੇ ਆਖ ਵੀ ਗਵਾਹੀ ਦਿੱਤੀ ਹੈ, ਸਗੋਂ ਅਸੀਂ ਵੀ ਗਵਾਹੀ ਦਿੰਦੇ ਹਾਂ ਆਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ ।

ਆਖਰੀ ਨਮਸਕਾਰ

੧੩ ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁੱਝ ਮੀ ਧਰ ਮੈਂ ਨਹੀਂ ਚਾਹੁੰਦਾ ਕਿ ਸਿਆਹੀ ਆਤੇ ਕਲਮ ਨਾਲ ਤੈਨੂੰ ਲਿਖਾਂ । ੧੪ ਧਰ ਮੈਨੂੰ ਆਮ ਹੈ ਕਿ ਤੈਨੂੰ ਜਲਦੀ ਮਿਲਾਂ । ਫਿਰ ਅਸੀਂ ਆਗਮਣੇ ਸਾਗਮਣੇ ਗੱਲਾਂ ਕਰਾਂਗੇ । ੧੫ ਤੈਨੂੰ ਸਾਂਤੀ ਧਰਾਧਤ ਹੋਵੇ । ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਖੁੱਛਦੇ ਹਨ । ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ ।

ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

Stage 1 - Initial Drafting by Mother Tongue Translators -- Completed

Stage 2 - Community Checking by Church -- Completed

Stage 3 - Local Consultant (Theologian/Linguist) Checking -- Completed

Stage 4 - Church Network Leaders Checking -- Completed

Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1